

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੇ COVID-19 ਐਮਰਜੈਂਸੀ ਦੇ ਦੌਰਾਨ, ਫਿਜ਼ੀਸ਼ੀਅਨਾਂ ਦੀ ਸੰਖਿਆ ਵਧਾਉਣ ਵਾਸਤੇ ਸਹਿਯੋਗ ਦੀ ਬੇਨਤੀ ਕੀਤੀ

ਬ੍ਰੈਂਪਟਨ, ਓਨਟਾਰੀਓ (8 ਅਪ੍ਰੈਲ, 2020) – ਅੱਜ ਆਪਣੀ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ COVID-19 (ਸੀ.ਓ.ਵੀ.ਆਈ.ਡੀ.-19) ਐਮਰਜੈਂਸੀ ਦੇ ਦੌਰਾਨ ਵੱਧ ਤੋਂ ਵੱਧ ਸਥਾਨਕ ਰੋਗੀਆਂ ਦਾ ਇਲਾਜ ਕਰਨ ਵਿੱਚ ਮਦਦ ਲਈ ਦਿਸ਼ਾ ਨੂੰ ਪ੍ਰਵਾਨਗੀ ਦਿੱਤੀ। ਇਹ, ਦੂਜੇ ਦੋਸ਼ਾਂ ਤੋਂ ਇੱਥੇ ਕੰਮ ਕਰਨ ਆਏ ਯੋਗ, ਇਮੀਗ੍ਰੈਂਟ ਡਾਕਟਰਾਂ ਨੂੰ ਮੁੱਖ ਭੂਮਿਕਾਵਾਂ ਨਿਭਾਉਣ ਦੀ ਇਜਾਜ਼ਤ ਦੇ ਕੇ ਸੰਭਵ ਹੋ ਸਕਦਾ ਹੈ।

ਸਿਟੀ ਕਾਉਂਸਿਲ ਨੇ, ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰ ਸ਼ਾਰਮੇਨ ਵਿਲੀਅਮਸ ਵੱਲੋਂ ਸੂਬੇ ਨੂੰ ਲਿਖੇ ਪੱਤਰਾਂ ਦਾ ਸਮਰਥਨ ਕੀਤਾ। ਸਿਟੀ, ਇਹ ਪ੍ਰਸਤਾਵ ਪੂਰੇ ਓਨਟਾਰੀਓ ਦੀਆਂ ਹੋਰ ਮਿਊਨਿਸਿਪਲਟੀਜ਼ ਅਤੇ ਟਾਊਨਸ਼ਿਪਸ ਨਾਲ ਵੀ ਸਾਂਝਾ ਕਰੇਗੀ ਅਤੇ ਉਹਨਾਂ ਨੂੰ ਬੇਨਤੀ ਕਰੇਗੀ ਕਿ ਉਹ ਵੀ ਓਨਟਾਰੀਓ ਮਿਨਿਸਟਰ ਆਫ ਹੈਲਥ (Ontario Minister of Health) ਅਤੇ ਪ੍ਰੀਮੀਅਰ ਆਫ ਓਨਟਾਰੀਓ (Premier of Ontario) ਨੂੰ ਪੱਤਰ ਭੇਜਣ।

ਕਾਉਂਸਿਲ ਨੇ ਓਨਟਾਰੀਓ ਸਰਕਾਰ ਵੱਲੋਂ ਨਵੇਂ ਐਨਲਾਈਨ ਟੂਲ ਬਾਰੇ ਕੱਲ੍ਹ ਕੀਤੀ ਗਈ ਘੋਸ਼ਣਾ ਦਾ ਸੁਆਗਤ ਕੀਤਾ। ਇਸ ਐਨਲਾਈਨ ਟੂਲ ਨਾਲ, ਇੰਪਲਾਇਰ (ਜਿਵੇਂ ਹਸਪਤਾਲ) ਦੀਆਂ ਲੋੜਾਂ ਦੇ ਮੁਤਾਬਕ, ਮੁੱਖ ਭੂਮਿਕਾ ਨਿਭਾਉਣ ਯੋਗ ਕੁਸ਼ਲ ਮੈਡੀਕਲ ਵਰਕਰਸ ਪ੍ਰਾਪਤ ਕਰਨਾ ਅਸਾਨ ਹੋਵੇਗਾ। ਕਾਉਂਸਿਲ ਸਮਝਦੀ ਹੈ ਕਿ COVID-19 ਦਾ ਮੁਕਾਬਲਾ ਕਰਨ ਵਿੱਚ ਇਹ ਬੇਹੱਦ ਮਹੱਤਵਪੂਰਣ ਕਦਮ ਹੈ।

24 ਮਾਰਚ ਨੂੰ, ਸਿਟੀ ਕਾਉਂਸਿਲ ਦੀ ਸਲਾਹ ਅਤੇ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ (Emergency Management Team) ਦੀ ਸਿਫਾਰਿਸ਼ ਤੋਂ ਬਾਅਦ, ਮੇਅਰ ਪੈਟਰਿਕ ਬ੍ਰਾਊਨ ਨੇ, ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਪਲਾਨ (Emergency Management Plan) ਦੇ ਮੁਤਾਬਕ, ਸਿਟੀ ਆਫ ਬ੍ਰੈਂਪਟਨ ਵਿੱਚ ਐਮਰਜੈਂਸੀ ਦੀ ਸਥਿਤੀ (State of Emergency) ਘੋਸ਼ਿਤ ਕੀਤੀ ਸੀ। ਉਦੋਂ ਤੋਂ ਲੈ ਕੇ, ਸਿਟੀ ਲਗਾਤਾਰ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਮਦਦ ਲਈ, ਤੁਰੰਤ ਬੇਨੇਤ ਕਦਮ ਚੁੱਕ ਰਹੀ ਹੈ।

ਲਿੰਕ

- [24 ਮਾਰਚ, 2020 – ਸਿਟੀ ਆਫ ਬ੍ਰੈਂਪਟਨ ਨੇ COVID-19 ਦੀ ਪ੍ਰਤੀਕਿਰਿਆ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ \(March 24, 2020 – City of Brampton declares State of Emergency in response to COVID-19\)](#)
- [7 ਅਪ੍ਰੈਲ, 2020 – ਸਿਟੀ ਆਫ ਬ੍ਰੈਂਪਟਨ ਵੱਲੋਂ COVID-19 ਦੀ ਪ੍ਰਤੀਕਿਰਿਆ ਬਾਰੇ ਤਾਜ਼ਾ ਜਾਣਕਾਰੀ \(April 7, 2020 – City of Brampton update on response to COVID-19\)](#)

ਹਵਾਲੇ

“ਪੂਰੇ ਸੂਬੇ ਵਿੱਚ ਅਤੇ ਬ੍ਰੈਂਪਟਨ ਵਿੱਚ, ਹਜ਼ਾਰਾਂ ਦੀ ਸੰਖਿਆ ਵਿੱਚ ਅਜਿਹੇ ਇਮੀਗ੍ਰੈਂਟ ਡਾਕਟਰ ਅਤੇ ਨਰਸਾਂ ਹਨ, ਜੋ ਦੂਜੇ ਦੋਸ਼ਾਂ ਤੋਂ ਇੱਥੇ ਕੰਮ ਕਰਨ ਆਏ ਹਨ। ਉਹ ਸਾਰੇ COVID-19 ਐਮਰਜੈਂਸੀ ਵਿੱਚ, ਫੁੱਟਲਾਈਨਾਂ ਤੇ ਕੰਮ ਕਰਨ ਅਤੇ ਸਹਿਯੋਗ ਕਰਨ ਲਈ ਤਿਆਰ ਹਨ ਅਤੇ ਇਛੁੱਕ ਹਨ। ਕਿਉਂਕਿ ਰੋਜ਼ਾਨਾ ਪਾਜ਼ਿਟਿਵ ਕੇਸਾਂ ਦੀ ਸੰਖਿਆ ਵਧ ਰਹੀ ਹੈ, ਇਸ ਵਾਸਤੇ ਸਾਡੇ ਲਈ ਇਹਨਾਂ ਪ੍ਰਤਿਭਾਵਨ ਡਾਕਟਰਾਂ ਅਤੇ ਨਰਸਾਂ ਨੂੰ ਸ਼ਾਮਲ ਕਰਨਾ ਲਾਜ਼ਮੀ ਹੈ – ਇਹ ਜ਼ਿੰਦਗੀਆਂ ਬਚਾਉਣ ਦਾ ਸਵਾਲ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

"ਬ੍ਰੈਂਪਟਨ ਨੇ ਇਸ ਹਿੱਤ ਵਿੱਚ ਲੀਡਰਸ਼ਿਪ ਸੰਭਾਲ ਲਈ ਹੈ। ਹੁਣ ਅਸੀਂ ਓਨਟਾਰੀਓ ਦੇ ਹੋਰ ਸ਼ਹਿਰਾਂ ਅਤੇ ਟਾਊਨਸ ਨੂੰ ਸਾਡੇ ਨਾਲ ਜੁੜਨ ਲਈ ਬੁਲਾ ਰਹੇ ਹਾਂ। ਜੇ ਹੈਲਥਕੇਅਰ ਪੇਸ਼ੇਵਰ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਵਿੱਚ ਮਦਦ ਲਈ ਕੰਮ ਕਰ ਰਹੇ ਹਨ, ਉਹ ਪ੍ਰਸ਼ੰਸਾ ਯੋਗ ਹਨ ਪਰੰਤੂ ਉਹਨਾਂ ਨੂੰ ਵੀ ਮਦਦ ਦੀ ਲੋੜ ਹੈ। ਦੂਜੇ ਦੇਸ਼ਾਂ ਤੋਂ ਇੱਥੇ ਕੰਮ ਕਰਨ ਆਏ, ਯੋਗ ਇਮੀਗ੍ਰੈਂਟ ਡਾਕਟਰਾਂ ਨੂੰ ਸਹਾਇਕ ਦੇ ਤੌਰ ਤੇ ਨਹੀਂ, ਬਲਕਿ ਮੁੱਖ ਭੂਮਿਕਾ ਨਿਭਾਉਣ ਦੀ ਇਜਾਜ਼ਤ ਦੇ ਕੇ ਮੌਜੂਦਾ ਹੈਲਥਕੇਅਰ ਪੇਸ਼ੇਵਰਾਂ ਦੀ ਮਦਦ ਕਰਨਾ ਲਾਜ਼ਮੀ ਹੈ।"

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca